

ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫਰੀਦਕੋਟ

ਪੰਜਾਬ ਸਰਕਾਰ ਲਿਖਤੀ ਪੇਪਰ ਮਿਤੀ-14.11.2021

ਉਮੀਦਵਾਰਾਂ ਲਈ ਜ਼ਰੂਰੀ ਹਦਾਇਤਾਂ

ਕੋਵਿਡ-19 ਦੀ ਸਥਿਤੀ ਦੇ ਮੱਦੇਨਜ਼ਰ, ਸਮੂਹ ਸਬੰਧਤ ਉਮੀਦਵਾਰਾਂ ਨੂੰ ਸਖਤੀ ਨਾਲ ਪਾਲਣਾ ਕਰਨ ਲਈ ਹੇਠ ਲਿਖੇ ਅਨੁਸਾਰ ਹਦਾਇਤਾਂ/ਸੁਝਾਅ ਦਿੱਤੇ ਜਾਂਦੇ ਹਨ:-

- 1) ਪ੍ਰੀਖਿਆ ਹਾਲ ਦੇ ਵਿੱਚ ਹਰ ਇਕ ਪ੍ਰੀਖਿਆਰਥੀ (ਉਮੀਦਵਾਰ) ਲਈ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ।
- 2) ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਮਾਜਿਕ ਦੂਰੀ ਬਣਾ ਕੇ ਰੱਖਣੀ ਜ਼ਰੂਰੀ ਹੈ।
- 3) ਉਮੀਦਵਾਰਾਂ ਨੂੰ ਪ੍ਰੀਖਿਆ ਦੌਰਾਨ ਪਾਣੀ ਦੀ ਬੋਤਲ ਲਿਆਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ।
- 4) ਜੇਕਰ ਕਿਸੇ ਪ੍ਰੀਖਿਆਰਥੀ ਨੂੰ ਕੋਵਿਡ-19 ਦੇ ਲੱਛਣ ਹੋਣ ਜਾਂ ਉਹ ਇਕਾਂਤਵਾਸ/ਆਇਸੋਲੇਸ਼ਨ ਦੇ ਪੀਰੀਅਡ ਵਿੱਚੋਂ ਲੰਘ ਰਿਹਾ ਹੋਵੇ ਤਾਂ ਉਹ ਯੂਨੀਵਰਸਿਟੀ ਨਾਲ admissionbfuhs@gmail.com ਰਾਹੀਂ ਤੁਰੰਤ ਸੰਪਰਕ ਕਰੇ।
- 5) ਕਿਸੇ ਵੀ ਪ੍ਰੀਖਿਆਰਥੀ ਨੂੰ ਬਿਨਾਂ ਐਡਮਿਟ ਕਾਰਡ-ਕਮ-ਰੋਲ ਨੰਬਰ ਤੋਂ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਪ੍ਰੀਖਿਆਰਥੀ ਦੀ ਪਛਾਣ ਪ੍ਰੀਖਿਆ ਦੀ ਸ਼ੁਰੂਆਤ ਤੋਂ ਪਹਿਲਾਂ ਕੀਤੀ ਜਾਵੇਗੀ ਜੇ ਕਿ ਉਸ ਦੇ ਐਡਮਿਟ ਕਾਰਡ ਦੇ ਨਾਲ ਮਿਲਦੀ ਹੋਵੇ। ਉਮੀਦਵਾਰ ਕੋਈ ਵੀ ਪਛਾਣ ਪੱਤਰ ਜਿਵੇਂ ਆਧਾਰ ਕਾਰਡ /ਪੈਨ ਕਾਰਡ/ਵੋਟਰ ਕਾਰਡ ਆਦਿ ਨਾਲ ਲੈਕੇ ਆਵੇ।
- 6) ਪ੍ਰੀਖਿਆਰਥੀ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਾਰੀ ਕੀਤੀਆਂ ਗਈਆਂ ਹਦਾਇਤਾਂ ਦਾ ਪਾਲਣਾ ਕਰਨਗੇ।
- 7) ਪ੍ਰੀਖਿਆਰਥੀ ਆਪਣਾ ਰੋਲ ਨੰਬਰ ਉੱਤਰ ਕਾਪੀ, ਪ੍ਰਸ਼ਨ-ਪੁਸਤਿਕਾ ਉੱਤੇ ਸਹੀ ਅਤੇ ਦਰੁਸਤ ਭਰੇਗਾ। ਉਹ ਜਾਂਚ ਕਰ ਲਏ ਕਿ ਉਸਦਾ ਰੋਲ ਨੰਬਰ ਉਸਦੇ ਐਡਮਿਟ ਕਾਰਡ ਨਾਲ ਮਿਲਦਾ ਹੋਵੇ। ਜੇਕਰ ਉਸਦਾ ਰੋਲ ਨੰਬਰ ਉੱਤਰ ਕਾਪੀ ਉੱਤੇ ਗ਼ਲਤ ਪਾਇਆ ਗਿਆ ਤਾਂ ਉਸਦੀ ਪਾਤਰਤਾ ਰੱਦ ਸਮਝੀ ਜਾਵੇਗੀ।

ਹਦਾਇਤਾਂ

- 1) ਕ੍ਰਿਪਾ ਕਰਕੇ OMR ਉੱਤਰ ਕਾਪੀ ਭਰਨ ਲਈ ਪ੍ਰੀਖਿਆਰਥੀ ਆਪਣਾ ਕਾਲਾ ਬਾਲ ਪੈਨ ਨਾਲ ਲੈਕੇ ਆਵੇ।
- 2) ਗ਼ਲਤ ਉੱਤਰ ਲਈ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੋਵੇਗੀ, ਹਾਲਾਂਕਿ ਸੁਰੱਖਿਆ ਕਾਰਨਾਂ ਕਰਕੇ ਪੰਜਵਾਂ ਗੋਲਾ ਵੀ ਦਿੱਤਾ ਗਿਆ ਹੈ। ਜਿਹੜੇ ਪ੍ਰਸ਼ਨਾਂ ਦੇ ਉੱਤਰ ਨਹੀਂ ਦੇਣਾ ਚਾਹੁੰਦੇ, ਉਹਨਾਂ ਲਈ ਪੰਜਵੇਂ ਗੋਲੇ ਨੂੰ ਕਾਲੇ ਪੈਨ ਨਾਲ ਭਰ ਦਿੱਤਾ ਜਾਵੇ, ਨਹੀਂ ਤਾਂ ਜੇਕਰ ਸਾਰੇ ਗੋਲੇ ਖਾਲੀ ਰਹਿ ਜਾਂਦੇ ਹਨ ਤਾਂ ਇਹ ਸਵਾਲ ਨੂੰ ਨੈਗੇਟਿਵ ਨਿਸ਼ਾਨ ਵਜੋਂ ਲੈ ਲਵੇਗਾ ਅਤੇ ¼ ਅੰਕ ਕੱਟ ਲਏ ਜਾਣਗੇ।

ਹਾਲਾਂਕਿ ਉਮੀਦਵਾਰ ਦੇ ਹੱਕ ਵਿੱਚ ਹੈ ਕਿ ਕਿਸੇ ਵੀ ਪ੍ਰਸ਼ਨ ਵਿੱਚ ਗੋਲੇ ਨੂੰ ਖਾਲੀ ਨਾ ਛੱਡਿਆ ਜਾਵੇ ਅਤੇ ਪੰਜਾਂ ਵਿੱਚੋਂ ਕਿਸੇ ਇੱਕ ਗੋਲੇ ਨੂੰ ਜ਼ਰੂਰ ਭਰਿਆ ਜਾਵੇ।

- 3) ਪ੍ਰਸ਼ਨ ਪੁਸਤਿਕਾ ਨੂੰ ਹਦਾਇਤਾਂ ਮੁਤਾਬਕ ਖੋਲਿਆ ਜਾਵੇ।
- 4) ਪ੍ਰਸ਼ਨ ਪੁਸਤਿਕਾ ਅਤੇ OMR ਉੱਤਰ ਕਾਪੀ ਤੇ ਲਿਖੀਆਂ ਹਦਾਇਤਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਫਿਰ ਸਬੰਧਤ ਕਾਲਮਾਂ ਨੂੰ ਭਰੋ। ਪ੍ਰਸ਼ਨ ਪੁਸਤਿਕਾ ਤੇ ਆਪਣਾ ਰੋਲ ਨੰਬਰ ਭਰਨਾ ਜ਼ਰੂਰੀ ਹੈ। OMR ਉੱਤਰ ਕਾਪੀ ਤੇ ਉਮੀਦਵਾਰ ਵੱਲੋਂ ਦੇ ਜਗ੍ਹਾ ਤੇ ਰੋਲ ਨੰਬਰ ਲਿਖਿਆ ਜਾਣਾ ਜ਼ਰੂਰੀ ਹੈ। OMR ਉੱਤਰ ਕਾਪੀ 'ਤੇ ਗੋਲਿਆਂ ਵਿੱਚ ਵੀ ਰੋਲ ਨੰਬਰ ਭਰਿਆ ਜਾਣਾ ਜ਼ਰੂਰੀ ਹੈ।
- 5) ਪ੍ਰੀਖਿਆਰਥੀ ਪ੍ਰਮਾਣਿਤ ਐਡਮਿਟ ਕਾਰਡ ਉਦੋਂ ਤੱਕ ਆਪਣੇ ਕੋਲ ਰੱਖਣ, ਜਦੋਂ ਤੱਕ ਪ੍ਰੀਖਿਅਕ/ਸੈਂਟਰ ਸੁਪਰਡੈਂਟ ਤੁਹਾਡੇ ਕੋਲ ਆ ਕੇ ਹਾਜ਼ਰੀ ਸੀਟ 'ਤੇ ਫੋਟੋ ਦੇ ਨਾਲ ਪ੍ਰੀਖਿਆਰਥੀ ਦੀ ਤਸਦੀਕ ਨਹੀਂ ਕਰਦੇ ਅਤੇ ਇਹ ਨਿਸ਼ਚਿਤ ਨਹੀਂ ਕਰ ਲੈਂਦੇ ਪ੍ਰੀਖਿਆਰਥੀ ਦਾ ਨਾਮ ਅਤੇ ਰੋਲ ਨੰ: ਸਹੀ ਪਾਇਆ ਗਿਆ ਹੈ।
- 6) ਜਦੋਂ ਤੁਹਾਨੂੰ ਪ੍ਰਸ਼ਨ ਪੁਸਤਿਕਾ ਖੋਲ੍ਹਣ ਲਈ ਕਿਹਾ ਜਾਵੇਗਾ ਤਾਂ ਇਹ ਚੈੱਕ ਕਰ ਲੈਣਾ ਤੁਹਾਡੀ ਜ਼ਿੰਮੇਵਾਰੀ ਹੋਵੇਗੀ ਕਿ ਪ੍ਰਸ਼ਨ ਪੁਸਤਿਕਾ ਦਾ ਕੋਈ ਪੰਨਾ ਗੁੰਮ ਤਾਂ ਨਹੀਂ ਜਾਂ ਕੋਈ ਪੰਨਾ ਅਜਿਹਾ ਤਾਂ ਨਹੀਂ ਜਿਸ 'ਤੇ ਪ੍ਰਿੰਟ ਸਾਫ਼ ਨਜ਼ਰ ਨਹੀਂ ਆ ਰਿਹਾ।
- 7) ਪ੍ਰਸ਼ਨਾਂ ਦੇ ਉੱਤਰ, ਉੱਤਰ ਕਾਪੀ 'ਤੇ ਦਿੱਤੇ ਗਏ ਗੋਲੇ ਕਾਲੇ ਪੈਨ ਨਾਲ ਭਰੇ ਜਾਣ। ਉੱਤਰ ਕਾਪੀ ਨੂੰ ਸਾਫ਼ ਰੱਖਿਆ ਜਾਵੇ, ਇਸ ਨੂੰ ਖਰਾਬ ਨਾ ਕੀਤਾ ਜਾਵੇ ਅਤੇ ਇਸ ਉੱਤੇ ਕੁੱਝ ਵੀ ਲਿਖਿਆ ਨਾ ਜਾਵੇ।
- 8) ਆਪਣੇ ਨਾਲ ਕੋਈ ਵੀ ਕਿਤਾਬ, ਮੋਬਾਇਲ, ਰੇਡੀਓ ਅਤੇ ਪੇਜਰ ਨਾ ਲਿਆਂਦਾ ਜਾਵੇ। ਜੇਕਰ ਪ੍ਰੀਖਿਆਰਥੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦੀ ਪ੍ਰੀਖਿਆ ਰੱਦ ਕਰ ਦਿੱਤੀ ਜਾਵੇਗੀ।
- 9) ਪ੍ਰੀਖਿਆ ਦੇ ਸਮੇਂ ਦੇ ਦੌਰਾਨ ਕਿਸੇ ਵੀ ਉਮੀਦਵਾਰ ਨੂੰ ਪ੍ਰੀਖਿਆ ਸਥਾਨ ਤੋਂ ਬਾਹਰ ਜਾਣ ਦੀ ਆਗਿਆ ਨਹੀਂ ਹੋਵੇਗੀ।
- 10) ਪ੍ਰੀਖਿਆ ਦੌਰਾਨ ਸਮੇਂ ਤੋਂ ਪਹਿਲਾਂ ਪ੍ਰੀਖਿਆ ਕੇਂਦਰ ਛੱਡਣ ਲਈ ਪ੍ਰੀਖਿਅਕ ਨੂੰ ਵਾਰ-ਵਾਰ ਪੁੱਛ ਕੇ ਪ੍ਰੀਖਿਆ ਦੇ ਰਹੇ ਹੋਰ ਪ੍ਰੀਖਿਆਰਥੀਆਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ।
- 11) ਉੱਤਰ ਕਾਪੀ ਤੇ ਕੱਟ ਕੇ ਦੁਬਾਰਾ ਲਿਖਣ, ਕੱਟਣ ਜਾਂ ਮਿਟਾਉਣ ਨਾਲ ਫਾਰਮ ਰੱਦ ਵੀ ਹੋ ਸਕਦਾ ਹੈ ਜਿਸ ਦੀ ਜ਼ਿੰਮੇਵਾਰੀ ਪ੍ਰੀਖਿਆਰਥੀ ਦੀ ਹੋਵੇਗੀ।

- 12) ਪ੍ਰਸ਼ਨ ਪੁਸਤਿਕਾ ਦੇ ਦੋਵੇਂ ਪਾਸੇ ਛੱਡੇ ਗਏ ਹਾਸ਼ੀਏ ਨੂੰ ਜਾਂ ਪ੍ਰਸ਼ਨ ਪੁਸਤਿਕਾ ਦੇ ਆਖਰੀ ਪੰਨਾ ਹੀ ਰਫ਼ ਕੰਮ ਲਈ ਵਰਤਿਆ ਜਾਵੇ।
- 13) ਪ੍ਰੀਖਿਆ ਕੇਂਦਰ ਵਿੱਚ ਸਿਗਰਟਨੋਸ਼ੀ ਦੀ ਸਖ਼ਤੀ ਨਾਲ ਮਨਾਹੀ ਹੈ।
- 14) ਪ੍ਰੀਖਿਆ ਸਥਾਨ 'ਤੇ ਬਣੇ ਕਮਰਿਆਂ ਵਿੱਚ ਚਾਹ, ਕੋਫੀ, ਕੋਲਡ ਡਰਿੰਕਸ ਆਦਿ ਨੂੰ ਲੈ ਕੇ ਆਉਣ ਦੀ ਮਨਾਹੀ ਹੈ।
- 15) ਕੈਲਕੁਲੇਟਰ/ਬਿਜਲੀ ਯੰਤਰ ਵਰਤਣ ਦੀ ਸਖ਼ਤ ਮਨਾਹੀ ਹੈ।
- 16) ਜੇਕਰ ਪ੍ਰੀਖਿਆਰਥੀ ਨਾਜਾਇਜ਼/ਗ਼ਲਤ ਤਰੀਕੇ ਨਾਲ ਪ੍ਰੀਖਿਆ ਦਿੰਦਾ ਪਾਇਆ ਜਾਂਦਾ ਹੈ ਤਾਂ ਉਸਦੀ ਪ੍ਰੀਖਿਆ ਰੱਦ ਕਰ ਦਿੱਤੀ ਜਾਵੇਗੀ ਅਤੇ ਭਵਿੱਖ ਵਿੱਚ ਹੋਰ ਭਰਤੀ ਪ੍ਰੀਖਿਆਵਾਂ ਦੇਣ ਉੱਤੇ ਕੁਝ ਸਮੇਂ ਲਈ ਜਾਂ ਪੱਕੇ ਤੌਰ ਉੱਤੇ ਪਾਬੰਦੀ ਲਾਈ ਜਾ ਸਕਦੀ ਹੈ। ਇਸ ਸੰਬੰਧੀ ਯੂਨੀਵਰਸਿਟੀ ਦਾ ਫੈਸਲਾ ਅੰਤਿਮ ਹੋਵੇਗਾ।
- 17) ਪ੍ਰੀਖਿਆਰਥੀ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਪ੍ਰੀਖਿਆ ਸਥਾਨ 'ਤੇ ਕੁਝ ਵੀ ਅਜਿਹਾ ਨਾ ਲਿਖਿਆ ਜਾਵੇ ਜਿਸ ਦਾ ਸੰਬੰਧ ਪ੍ਰੀਖਿਆ ਨਾਲ ਹੋਵੇ।
- 18) ਪੇਪਰ ਦੇ ਦੋਰਾਨ ਪ੍ਰੀਖਿਅਕ ਹਰੇਕ ਪ੍ਰੀਖਿਆਰਥੀ ਪਾਸ ਜਾ ਕੇ ਹਾਜ਼ਰੀ ਸੀਟ 'ਤੇ ਅੰਗੂਠੇ ਦਾ ਨਿਸ਼ਾਨ ਅਤੇ ਦਸਤਖਤ ਕਰਵਾਉਣ ਲਈ ਆਵੇਗਾ। ਪੁਰਸ਼ ਪ੍ਰੀਖਿਆਰਥੀ ਪ੍ਰਸ਼ਨ ਪੁਸਤਿਕਾ ਅਤੇ ਉੱਤਰ ਕਾਪੀ ਤੇ ਆਪਣੇ ਖੱਬੇ ਹੱਥ ਦੇ ਅੰਗੂਠੇ ਅਤੇ ਮਹਿਲਾ ਪ੍ਰੀਖਿਆਰਥੀ ਆਪਣੇ ਸੱਜੇ ਹੱਥ ਦੇ ਅੰਗੂਠੇ ਦੇ ਨਿਸ਼ਾਨ ਦੇਣਗੇ। ਪ੍ਰੀਖਿਆਰਥੀ ਅਤੇ ਪ੍ਰੀਖਿਅਕ ਪ੍ਰਸ਼ਨ ਪੁਸਤਿਕਾ, ਉੱਤਰ ਕਾਪੀ ਅਤੇ ਹਾਜ਼ਰੀ ਸੀਟ ਤੇ ਦਰਸਾਈ ਗਈ ਜਗ੍ਹਾ ਤੇ ਆਪਣੇ ਹਸਤਾਖਰ ਕਰਨਗੇ।
- 19) ਪ੍ਰੀਖਿਆਰਥੀ ਲਈ ਇਹ ਅਤਿ ਜ਼ਰੂਰੀ ਹੈ ਕਿ ਉਹ ਉੱਤਰ ਕਾਪੀ ਨੰਬਰ ਧਿਆਨ ਨਾਲ ਭਰਨ।
- 20) ਪ੍ਰੀਖਿਆਰਥੀ ਲਈ ਇਹ ਅਤਿ ਜ਼ਰੂਰੀ ਹੈ ਕਿ ਪ੍ਰੀਖਿਆ ਖਤਮ ਹੋਣ ਤੋਂ ਬਾਅਦ ਪ੍ਰਸ਼ਨ ਪੁਸਤਿਕਾ ਅਤੇ ਉੱਤਰ ਕਾਪੀ ਪ੍ਰੀਖਿਅਕ ਨੂੰ ਦੇਣਾ ਯਕੀਨੀ ਬਣਾਉਣ।
- 21) ਪ੍ਰੀਖਿਆਰਥੀ ਇਹ ਯਕੀਨੀ ਬਣਾਉਣ ਕਿ ਉੱਤਰ ਕਾਪੀ ਨੂੰ ਫੋਲਡ, ਵਿਗਾੜਨ ਅਤੇ ਖਰਾਬ ਨਾ ਕੀਤਾ ਜਾਵੇ ਅਤੇ ਉੱਤਰ ਕਾਪੀ ਤੇ ਕੋਈ ਵਿਸ਼ੇਸ਼ ਨਿਸ਼ਾਨ ਨਾ ਬਣਾਇਆ ਜਾਵੇ।
- 22) ਉੱਤਰ ਦੇਣ ਸਮੇਂ ਜੇਕਰ ਇੱਕ ਤੋਂ ਜ਼ਿਆਦਾ ਗੋਲੇ ਨੂੰ ਗੂੜ੍ਹਾ ਕੀਤਾ ਜਾਵੇਗਾ ਤਾਂ ਇਸਦਾ ਉੱਤਰ ਗਲਤ ਮੰਨਿਆ ਜਾਵੇਗਾ।
- 23) ਜੇਕਰ ਪ੍ਰਸ਼ਨ ਪੁਸਤਿਕਾ ਦਾ ਕੋਈ ਪੰਨਾ ਗੁੰਮ ਹੈ ਜਾਂ ਕਿ ਠੀਕ ਪ੍ਰਿੰਟ ਨਹੀਂ ਹੋਇਆ ਤਾਂ ਪ੍ਰੀਖਿਆ ਸ਼ੁਰੂ ਹੋਣ ਦੇ 10 ਮਿੰਟ ਤੱਕ ਬਦਲੀ ਜਾ ਸਕਦੀ ਹੈ।